


Part – II

(To be filled by the S.D.O. of the P.W.D. B&R Department)

State Public School, opp. Saffi pind Jalandhar Cantt

- a) I have visited the above mentioned school on 24.5.2021 and have visually inspection it from all angles of safety and I find it fit for normal use as a school buildings.
- b) In case anu addition/alteration or expansion and modification of this building is to be carried out, the same be carried out under the supervision of a technically qualified Engineer and the certificate may again be obtained after the completion from the undersigned.
- c) I case the building is effected by flood or if there is settlement of walls/foundation or sagging of roofs etc. Immediate inspection of the undersigned be arranged to check the stability and safety of the building.
- d) This building can safety occupied for normal use upto (indicated year upto which it can be used) for upto to 31.3.2022 (2021-2022).

School Building is VISIBLY SAFE & can be used upto 31.3.2022 (2021-2022).



Sub Divisional Engineer,

Ref.No. 752 Dated 16-06-21

PWD B&R Branch

Jalandhar

B.T.11
Executive Engineer
Provl Divn PWD B&R Br
Jalandhar Cantt

ਦਫਤਰ: ਕਾਰਜਕਾਰੀ ਇੰਜੀਨੀਅਰ, ਪ੍ਰਾਂਤਕ ਮੰਡਲ, ਲੋਕ ਨਿਰਮਾਣ ਵਿਭਾਗ ਭ ਤੇ ਮ ਸ਼ਾਖਾ,
ਜਲੰਧਰ ਛਾਉਣੀ।

ਸੇਵਾ ਵਿਖੇ,

ਪ੍ਰਿੰਸੀਪਲ,
State Public School,
Opp.Sofi Pind,
Jalandhar Cantt.

ਨੰਬਰ:- 752

ਮਿਤੀ:- 16-06-21

ਵਿਸ਼ਾ:-

ਬਿਲਡਿੰਗ ਸੇਫਟੀ ਸਰਟੀਫਿਕੇਟ (State Public School) ਜਾਰੀ ਕਰਨ ਸਬੰਧੀ।

ਉਪਰੋਕਤ ਵਿਸ਼ੇ ਅਧੀਨ ਪੱਤਰ ਰਾਹੀਂ ਭੇਜੇ ਗਏ ਬੇਨਤੀ ਪੱਤਰ ਦੇ ਸਬੰਧ ਵਿੱਚ ਉੱਪ ਮੰਡਲ ਇੰਜੀਨੀਅਰ, ਪ੍ਰਾਂਤਕ ਉੱਪ ਮੰਡਲ ਨੰ. 1 ਜਲੰਧਰ ਛਾਉਣੀ ਵੱਲੋਂ ਇਮਾਰਤ ਦਾ ਨਿਰੀਖਣ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਰਿਪੋਰਟ ਕੀਤੀ ਗਈ ਹੈ ਕਿ ਇਸ ਸਕੂਲ ਦੀ ਬਿਲਡਿੰਗ ਸੁਰੱਖਿਅਤ ਪਾਈ ਗਈ। ਆਪ ਨੂੰ ਸਕੂਲ ਬਿਲਡਿੰਗ ਦਾ ਸੇਫਟੀ ਸਰਟੀਫਿਕੇਟ (valid upto 31/03/2022) ਨਾਲ ਨੱਥੀ ਕਰਕੇ ਅਗਲੇਰੀ ਕਾਰਵਾਈ ਲਈ ਭੇਜਿਆ ਜਾਂਦਾ ਹੈ।

ਇਹ ਆਪ ਜੀ ਸੂਚਨਾ ਅਤੇ ਅਗਲੇਰੀ ਕਾਰਵਾਈ ਹਿੱਤ ਹੈ।

ਨੱਥੀ/ਬਿਲਡਿੰਗ ਸੇਫਟੀ ਸਰਟੀਫਿਕੇਟ

B.T.1
ਕਾਰਜਕਾਰੀ ਇੰਜੀਨੀਅਰ,
ਪ੍ਰਾਂਤਕ ਮੰਡਲ, ਲੋ:ਨਿ:ਵਿ:ਭ ਤੇ ਮ ਸ਼ਾਖਾ,
ਜਲੰਧਰ ਛਾਉਣੀ।

ਪਿੱਠ ਅੰਕਣ ਨੰਬਰ

ਮਿਤੀ

ਉਪਰੋਕਤ ਦਾ ਉਤਾਰਾ ਉੱਪ ਮੰਡਲ ਇੰਜੀਨੀਅਰ, ਪ੍ਰਾਂਤਕ ਉੱਪ ਮੰਡਲ ਨੰ 1 ਜਲੰਧਰ ਛਾਉਣੀ ਨੂੰ ਉਹਨਾਂ ਦੇ ਪੱਤਰ ਨੰ 913 ਮਿਤੀ 08/06/2021 ਦੀ ਰਿਪੋਰਟ ਦੇ ਹਵਾਲੇ ਅਧੀਨ ਸੂਚਨਾ ਹਿੱਤ ਭੇਜਿਆ ਜਾਂਦਾ ਹੈ।

ਨੱਥੀ/ਨਿੱਲ


ਕਾਰਜਕਾਰੀ ਇੰਜੀਨੀਅਰ,
ਪ੍ਰਾਂਤਕ ਮੰਡਲ, ਲੋ:ਨਿ:ਵਿ:ਭ ਤੇ ਮ ਸ਼ਾਖਾ,
ਜਲੰਧਰ ਛਾਉਣੀ।

Performance for the Safety of the School Building

Part – 1

(To be filled in the Head of School Institution)

1. Name of the School : STATE PUBLIC SCHOOL
2. Location : Opp. Sofi pind, Jalandhar cantt.
3. Plot Area : 144160 Sqft.
4. Plinth Area : 53038 Sqft.
5. Number of Stories : Three (Lower ground, First & Second Flower)
6. Year of Construction of the buildings : 2010
7. If the building has been constructed under the supervision of the qualified Engineer, the following details may be given.
 - a) Name of the Engineer with qualification :
 - b) Address of the Engineer :
 - c) Set of Structural drawing used in construction, if available : Tech Pecific
 - d) Name of the Address of Architect with qualification. : Tech Pecific Structural Consultant
Engineer SCO- 80-82, 34 A ,
Chandigarh.
8. Whether the building has been constructed for the purpose of:
 - a) School Yes/No
 - b) Residential purpose and converted for use as a School: Yes/No
9. Materials used for roofs
a) R.C.C. Stabs Yes/No
b) R.S. Joints & battons Yes/No
c) Wooden Joints & Battons Yes/No
10. Materials used for walls
a) Mud Mort Yes/No
b) Cement Morter Yes/No
c) Plaster i) Lime Mortar Yes/No
ii) Cement Mortar Yes/No
11. Floorings Yes/No
a) Conglomerate Yes/No
b) Terrazzo Yes/No
c) Brick Paving Yes/No
12. A detail drawing indicating dimensions of the rooms along with size and location of doors and windows (attached).


Principal
State Public School, Jal. Cantt.
Affiliation No. :- 1630514